

ਮਾਤਾ-ਪਿਤਾ/ਸਪਰਸ਼ਤੇ,

ਜਿਵੇਂ ਕਿ ਮਈ ਵਿੱਚ ਸਾਂਝਾ ਕੀਤਾ ਗਿਆ ਸੀ, ਟੋਰੋਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਸਾਰੇ ਪਰਿਵਾਰਾਂ ਨੂੰ 2021-22 ਸਕੂਲੀ ਸਾਲ ਵਾਸਤੇ ਇਨ-ਪਰਸਨ ਜਾਂ ਵਰਚੁਅਲ ਲਰਨਿੰਗ ਦੇ ਲਈ ਸਿਲੈਕਸ਼ਨ ਫਾਰਮ ਭਰਨ ਲਈ ਕਹੇਗਾ।

ਪਿਛਲੇ ਕੁਝ ਹਫ਼ਤਿਆਂ ਵਿੱਚ, ਟੋਰੋਂਟੋ ਵਿੱਚ ਕੋਵਿਡ-19 ਕੇਸਾਂ ਦਾ ਘੱਟਣਾ ਜਾਰੀ ਰਿਹਾ ਹੈ, ਅਤੇ ਅਸੀਂ ਬਾਲਗਾਂ ਅਤੇ 12-17 ਸਾਲਾਂ ਦੇ ਬੱਚਿਆਂ ਵਿੱਚ ਵੈਕਸੀਨਾਂ ਨਾਲ ਮਹੱਤਵਪੂਰਨ ਪ੍ਰਗਤੀ ਦੇਖੀ ਹੈ। ਇਹ ਉਤਸ਼ਾਹਜਨਕ ਖਬਰ ਹੈ, ਅਤੇ ਅਸੀਂ ਸਾਰੇ ਵਿਦਿਆਰਥੀਆਂ ਨੂੰ ਮੁੜ ਕੇ ਉਨ੍ਹਾਂ ਦੇ ਹੋਮ ਸਕੂਲਾਂ ਦੇ ਨਾਲ ਜੋੜਨ ਅਤੇ ਸਿਤੰਬਰ ਵਿੱਚ ਇਨ-ਪਰਸਨ ਢੰਗ ਨਾਲ ਉਨ੍ਹਾਂ ਦਾ ਸਵਾਗਤ ਕਰਨ ਦੀ ਉਮੀਦ ਕਰਦੇ ਹਾਂ।

ਜਦਕਿ ਜਿਥੇ ਲੋੜ ਹੋਵੇ ਵਰਚੁਅਲ ਲਰਨਿੰਗ ਲਈ ਬੇਨਤੀਆਂ ਨੂੰ ਸਮਾਈ ਕੀਤਾ ਜਾਵੇਗਾ, ਅਸੀਂ ਦ੍ਰਿੜਤਾ ਨਾਲ ਸਾਰੇ ਵਿਦਿਆਰਥੀਆਂ ਨੂੰ ਇਨ-ਪਰਸਨ ਲਰਨਿੰਗ ਨੂੰ ਚੁਣਨ ਲਈ ਉਤਸ਼ਾਹਿਤ ਕਰਦੇ ਹਾਂ। ਸਾਡੇ ਵਿਦਿਆਰਥੀ ਕਿਵੇਂ ਮਹਿਸੂਸ ਕਰਦੇ ਹਨ ਕਿ ਉਹ ਸਭ ਤੋਂ ਵਧੀਆ ਸਿੱਖਦੇ ਹਨ ਬਾਰੇ ਸਾਡੇ ਟੀਡੀਐਸਬੀ ਡਾਟਾ, ਅਤੇ ਇਨ-ਪਰਸਨ ਲਰਨਿੰਗ ਨੂੰ ਪਰਤ ਰਹੇ ਵਿਦਿਆਰਥੀਆਂ ਦੇ ਸੰਬੰਧ ਵਿੱਚ ਉਪਲਬਧ ਡਾਟਾ ਦੇ ਅਧਾਰ ਤੇ, ਸਾਨੂੰ ਭਰੋਸਾ ਹੈ ਕਿ ਇਹ ਇੱਕ ਚੁਣੌਤੀਪੂਰਨ ਰਹਿਣ ਵਾਲੇ ਸਾਲ ਤੋਂ ਬਾਅਦ ਵਿਦਿਆਰਥੀਆਂ ਦੇ ਲਈ ਸਰਬੋਤਮ ਚੋਣ ਹੈ।

ਪਰਿਵਾਰ **ਵੀਰਵਾਰ, 5 ਅਗਸਤ ਤੋਂ ਵੀਰਵਾਰ, 12 ਅਗਸਤ** ਤੱਕ ਇਨ-ਪਰਸਨ ਜਾਂ ਵਰਚੁਅਲ ਲਰਨਿੰਗ ਦੇ ਲਈ ਸਿਲੈਕਸ਼ਨ ਫਾਰਮ ਔਨਲਾਈਨ ਭਰ ਸਕਦੇ ਹਨ।

ਸਿਲੈਕਸ਼ਨ ਫਾਰਮ ਲਿੰਕ ਦੇ ਨਾਲ ਈਮੇਲ **ਵੀਰਵਾਰ, 5 ਅਗਸਤ**, ਨੂੰ ਭੇਜੀ ਜਾਵੇਗੀ। ਦੋ ਜਾਂ ਉਸ ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਨੂੰ ਹਰੇਕ ਵਿਦਿਆਰਥੀ ਦੇ ਲਈ ਵੱਖਰੀ ਈਮੇਲ ਅਤੇ ਲਿੰਕ ਭੇਜਿਆ ਜਾਵੇਗਾ। ਪਰਿਵਾਰਾਂ ਦੇ ਲਈ ਦਿੱਤੇ ਗਏ ਲਿੰਕ ਨੂੰ ਵਰਤ ਕੇ ਸਿਲੈਕਸ਼ਨ ਫਾਰਮ ਭਰਨਾ ਲਾਜ਼ਮੀ ਹੈ।

ਟੀਡੀਐਸਬੀ ਦੇ ਨਾਲ ਫਾਇਲ ਵਿੱਚ ਈਮੇਲ ਪਤੇ ਤੋਂ ਬਿਨਾਂ ਲੋਕ, 10 ਅਤੇ 12 ਅਗਸਤ ਦੇ ਵਿਚਕਾਰ ਸਿਲੈਕਸ਼ਨ ਫਾਰਮ ਭਰਨ ਲਈ ਫੋਨ ਕਾਲ ਆਵੇਗੀ। ਜੇ 12 ਅਗਸਤ ਤੱਕ ਸਾਨੂੰ ਭਰਿਆ ਹੋਇਆ ਸਿਲੈਕਸ਼ਨ ਫਾਰਮ ਪ੍ਰਾਪਤ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੂੰ ਇਨ-ਪਰਸਨ ਲਰਨਿੰਗ ਵਿੱਚ ਰੱਖਿਆ ਜਾਵੇਗਾ।

ਤੁਹਾਡੇ ਸਹਿਯੋਗ ਲਈ ਧੰਨਵਾਦ ਜਿਵੇਂ ਅਸੀਂ ਸਕੂਲੀ ਸਾਲ ਦੀ ਨਿਰਵਿਘਨ ਸ਼ੁਰੂਆਤ ਦੀ ਤਿਆਰੀ ਕਰਨ ਲਈ ਇਕੱਠੇ ਕੰਮ ਕਰਦੇ ਹਾਂ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ www.tdsb.on.ca/School-Year-2021-22/2021-22-Selection-Form ਤੇ ਜਾਓ।